

ਤੁਰੰਤ ਰਿਲੀਜ਼ ਲਈ

ਸਿਟੀ ਆਫ ਬ੍ਰੈਂਪਟਨ ਨੂੰ ਫਾਈਨੈਂਸ਼ੀਅਲ ਰਿਪੋਰਟਿੰਗ ਵਿੱਚ ਉੱਤਮਤਾ ਲਈ ਸਨਮਾਨਿਤ ਕੀਤਾ ਗਿਆ

ਬ੍ਰੈਂਪਟਨ, ਓਨਟਾਰੀਓ (29 ਅਪ੍ਰੈਲ, 2021) – ਲਗਾਤਾਰ 19^{ਵੇਂ} ਸਾਲ ਲਈ, ਸਿਟੀ ਆਫ ਬ੍ਰੈਂਪਟਨ ਨੇ, ਅਮਰੀਕਾ (United States) ਅਤੇ ਕੈਨੇਡਾ (Canada) ਦੀ ਗਵਰਨਮੈਂਟ ਫਾਈਨੈਂਸ ਐਂਡਿਸਟਰਸ ਐਸੋਸੀਏਸ਼ਨ (ਜੀ.ਐਫ.ਓ.ਏ.) (Government Finance Officers Association) (GFOA) ਤੋਂ ਕੈਨੇਡੀਅਨ ਅਵਾਰਡ ਫਾਰ ਫਾਈਨੈਂਸ਼ੀਅਲ ਰਿਪੋਰਟਿੰਗ (Canadian Award for Financial Reporting) (CAnFR) ਜਿੱਤਿਆ ਹੈ।

ਸਿਟੀ ਦੀ 2019 [ਐਨੁਅਲ ਫਾਈਨੈਂਸ਼ੀਅਲ ਰਿਪੋਰਟ \(Annual Financial Report\)](#) ਲਈ ਪੇਸ਼ ਕੀਤਾ ਗਿਆ CAnFR ਅਵਾਰਡ, ਸਰਕਾਰੀ ਅਕਾਊਂਟਿੰਗ ਅਤੇ ਫਾਈਨੈਂਸ਼ੀਅਲ ਰਿਪੋਰਟਿੰਗ ਵਿੱਚ ਉੱਤਮਤਾ ਨੂੰ ਸਨਮਾਨਿਤ ਕਰਦਾ ਹੈ ਅਤੇ ਲੋਕਲ ਸਰਕਾਰ ਅਤੇ ਇਸਦੇ ਪ੍ਰਬੰਧਨ ਵੱਲੋਂ ਸ਼ਾਨਦਾਰ ਉਪਲਬਧੀ ਦਾ ਵਰਣਨ ਕਰਦਾ ਹੈ।

ਬ੍ਰੈਂਪਟਨ ਨੇ ਕੈਨੇਡਾ ਦੇ ਚਾਰਟਰਡ ਪ੍ਰੋਫੈਸ਼ਨਲ ਅਕਾਊਂਟੈਂਟਸ (ਸੀ.ਪੀ.ਏ.) (Chartered Professional Accountants) (CPA) ਦੇ ਪਬਲਿਕ ਸੈਕਟਰ ਅਕਾਊਂਟਿੰਗ ਬੋਰਡ (ਪੀ.ਐਸ.ਏ.ਬੀ.) (Public Sector Accounting Board) (PSAB) ਵੱਲੋਂ ਤੈਅ ਕੀਤੇ ਜੈਨਰਲੀ ਅਸੈਪਟਿਡ ਅਕਾਊਂਟਿੰਗ ਪ੍ਰਿੰਸੀਪਲਸ (ਜੀ.ਏ.ਏ.ਪੀ.) (Generally Accepted Accounting Principles) (GAAP) ਦੀਆਂ ਨਿਊਨਤਮ ਤੋਂ ਵੱਧ ਸ਼ਰਤਾਂ ਨੂੰ ਪੂਰਾ ਕਰਕੇ ਅਤੇ ਪਾਰਦਰਸ਼ਤਾ ਅਤੇ ਪੂਰੇ ਪ੍ਰਗਟਾਵੇ ਦੀ ਮੂਲ ਭਾਵਨਾ ਦੇ ਨਾਲ, ਇੱਕ ਵਿਆਪਕ ਅਤੇ ਉੱਚ-ਕੁਆਲਿਟੀ ਦੀ ਸਾਲਾਨਾ ਫਾਈਨੈਂਸ਼ੀਅਲ ਰਿਪੋਰਟ ਤਿਆਰ ਕਰਕੇ CAnFR ਅਵਾਰਡ ਜਿੱਤਿਆ ਹੈ।

CAnFR ਅਵਾਰਡ ਪ੍ਰੋਗਰਾਮ, ਕੈਨੇਡਾ ਵਿੱਚ ਮਿਊਨਿਸਿਪਲ ਸਰਕਾਰਾਂ ਨੂੰ, ਉੱਚ-ਕੁਆਲਿਟੀ ਦੀਆਂ ਰਿਪੋਰਟਾਂ ਪ੍ਰਕਾਸ਼ਿਤ ਕਰਨ ਅਤੇ ਇਹਨਾਂ ਰਿਪੋਰਟਾਂ ਨੂੰ ਤਿਆਰ ਕਰਨ ਵਾਲੇ ਅਫਸਰਾਂ ਨੂੰ ਸਹਿਯੋਗੀਆਂ ਨੂੰ ਸਨਮਾਨ ਦੇਣ ਅਤੇ ਤਕਨੀਕੀ ਮਾਰਗਦਰਸ਼ਨ ਪ੍ਰਦਾਨ ਕਰਨ ਵਾਸਤੇ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤਾ ਗਿਆ ਸੀ।

ਸਾਲਾਨਾ ਫਾਈਨੈਂਸ਼ੀਅਲ ਰਿਪੋਰਟ ਦੀ ਜਾਂਚ ਨਿਰਪੱਖ ਕੈਨੇਡੀਅਨ ਰਿਵਿਊ ਕਮੇਟੀ (Canadian Review Committee) ਦੇ ਮੈਂਬਰਾਂ ਵੱਲੋਂ ਕੀਤੀ ਗਈ ਸੀ ਕਿ ਇਹ ਪ੍ਰੋਗਰਾਮ ਦੇ ਉੱਚ ਸਟੈਂਡਰਡਸ ਨੂੰ ਪੂਰਾ ਕਰਦੀ ਹੈ ਜਾਂ ਨਹੀਂ, ਇਸ ਵਿੱਚ ਬ੍ਰੈਂਪਟਨ ਦੀ ਆਰਥਿਕ ਸਥਿਤੀ ਦਾ ਸਪਸ਼ਟ ਤੌਰ ਤੇ ਵਰਣਨ ਕਰਨ ਅਤੇ ਰਿਪੋਰਟ ਨੂੰ ਪੜ੍ਹਨ ਲਈ ਸੰਭਾਵੀ ਵਰਤੋਂਕਾਰਾਂ ਅਤੇ ਵਰਤੋਂਕਾਰ ਸਮੂਹਾਂ ਨੂੰ ਪ੍ਰੇਰਿਤ ਕਰਨ ਵਾਸਤੇ ਰਚਨਾਤਮਕ ਤੌਰ ਤੇ “ਪੂਰੇ ਪ੍ਰਗਟਾਵੇ ਦੀ ਭਾਵਨਾ” ਦਰਸਾਉਣਾ ਵੀ ਸ਼ਾਮਲ ਹੈ।

ਹਵਾਲੇ

“ਸਾਡੇ ਟੈਕਸ ਦੇਣ ਵਾਲੇ ਨਿਵਾਸੀ, ਸਾਡੇ ਤੋਂ ਪੂਰੀ ਪਾਰਦਰਸ਼ਤਾ ਅਤੇ ਠੋਸ ਵਿੱਤੀ ਪ੍ਰਕਿਰਿਆਵਾਂ ਦੀ ਆਸ ਕਰਦੇ ਹਨ। ਫਾਈਨੈਂਸ਼ੀਅਲ ਰਿਪੋਰਟਿੰਗ ਵਾਸਤੇ ਗੌਰਵਸ਼ਾਲੀ GFOA ਅਵਾਰਡ ਜਿੱਤਣਾ, ਸਾਡੇ ਨਾਗਰਿਕਾਂ ਲਈ ਸਾਡੀ ਵਚਨਬੱਧਤਾ ਨੂੰ ਯਕੀਨੀ ਬਣਾਉਂਦਾ ਹੈ ਅਤੇ ਸਾਡੀ ਸਾਖ ਨੂੰ ਮਜ਼ਬੂਤ ਬਣਾਉਂਦਾ ਹੈ, ਜਦੋਂ ਅਸੀਂ ਲਗਾਤਾਰ ਬ੍ਰੈਂਪਟਨ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਨਿਵੇਸ਼ ਨੂੰ ਆਕਰਸ਼ਿਤ ਕਰ ਰਹੇ ਹਾਂ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਮੈਨੂੰ ਇਹ ਦੱਸਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ ਕਿ ਬ੍ਰੈਂਪਟਨ ਨੇ ਲਗਾਤਾਰ 19 ਸਾਲਾਂ ਲਈ ਫਾਈਨੈਂਸ਼ੀਅਲ ਰਿਪੋਰਟਿੰਗ ਲਈ ਗੌਰਵਸ਼ਾਲੀ GFOA ਅਵਾਰਡ ਜਿੱਤਿਆ ਹੈ। ਅਵਾਰਡ ਪ੍ਰੋਗਰਾਮ ਦੀਆਂ ਸਖ਼ਤ ਸ਼ਰਤਾਂ ਨੂੰ ਪੂਰਾ ਕਰਨ ਵਾਸਤੇ, ਸਟਾਫ਼ ਮੈਂਬਰਾਂ ਵੱਲੋਂ ਖਾਸ ਵਚਨਬੱਧਤਾ ਦੀ ਲੋੜ ਹੁੰਦੀ ਹੈ, ਜੋ ਸਾਲਾਨਾ ਰਿਪੋਰਟ ਤਿਆਰ ਕਰਨ ਵਿੱਚ ਸਹਿਯੋਗ ਕਰਦੇ ਹਨ।”

- ਹਰਕੀਰਤ ਸਿੰਘ (Harkirat Singh), ਸਿਟੀ ਕਾਉਂਸਲਰ, ਵਾਰਡਸ 9 ਅਤੇ 10; ਚੇਅਰ, ਕਾਰਪੋਰੇਟ ਸਰਵਿਸਿਜ਼, ਸਿਟੀ ਆਫ ਬ੍ਰੈਂਪਟਨ

“CAnFR ਅਵਾਰਡ, ਸਿਟੀ ਆਫ ਬ੍ਰੈਮਪਟਨ ਅਤੇ ਇਸਦੇ ਪ੍ਰਬੰਧਨ ਵੱਲੋਂ ਖਾਸ ਉਪਲਬਧੀ ਨੂੰ ਦਰਸਾਉਂਦਾ ਹੈ। ਇਹ ਅਵਾਰਡ ਜਿੱਤ ਕੇ, ਸਾਡੇ ਸਟਾਫ਼, ਸਿਟੀ ਦੀ ਫਾਈਨੈਂਸ਼ੀਅਲ ਰਿਪੋਰਟਿੰਗ ਵਿੱਚ ਉੱਚ-ਕੁਆਲਿਟੀ ਦੇ ਸਟੈਂਡਰਡਸ ਅਤੇ ਪਾਰਦਰਸ਼ਤਾ ਅਤੇ ਪੂਰੇ ਪ੍ਰਗਟਾਵੇ ਦੇ ਸਿਧਾਂਤਾਂ ਦੀ ਮਿਸਾਲ ਕਾਇਮ ਹੁੰਦੀ ਹੈ, ਜੋ ਕਾਉਂਸਿਲ ਦੀ ਚੰਗੀ-ਤਰ੍ਹਾਂ ਸੰਚਾਲਿਤ ਸ਼ਹਿਰ ਬਣਨ ਦੀ ਪ੍ਰਾਇਰਿਟੀ ਦੇ ਮੁਤਾਬਕ ਹੈ।”

- ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਮਪਟਨ

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਮਪਟਨ 700,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੱਨ-ਸੁਵੱਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਮਪਟਨ

905-874-3426 | Monika.Duggal@brampton.ca